

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਫਾਰਮਰਸ ਮਾਰਕੀਟ, 27 ਜੂਨ ਤੋਂ ਸ਼ੁਰੂ ਕਰਦੇ ਹੋਏ, ਸੁਰੱਖਿਆ ਉਪਾਵਾਂ ਦੇ ਨਾਲ ਡਾਉਨਟਾਉਨ ਬ੍ਰੈਂਪਟਨ ਵਿੱਚ ਖੁੱਲੇਗੀ

ਬ੍ਰੈਂਪਟਨ, ਓਨਟਾਰੀਓ (19 ਜੂਨ, 2020) – ਕੋਵਿਡ-19 (COVID-19) ਦੇ ਦੌਰਾਨ ਸੁਰੱਖਿਆ ਉਪਾਵਾਂ ਦੇ ਨਾਲ, ਬੇਹੱਦ ਉਡੀਕੀ ਜਾਣ ਵਾਲੀ ਬ੍ਰੈਂਪਟਨ ਫਾਰਮਰਸ ਮਾਰਕੀਟ (Brampton Farmers' Market) ਇੱਕ ਹੋਰ ਸੀਜਨ ਲਈ ਵਾਪਸ ਆ ਗਈ ਹੈ।

ਮਾਰਕੀਟ, ਡਾਉਨਟਾਉਨ ਬ੍ਰੈਂਪਟਨ ਵਿੱਚ 27 ਜੂਨ ਤੋਂ 24 ਅਕਤੂਬਰ, 2020 ਤੱਕ, ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 1 ਵਜੇ ਤੱਕ ਹਰ ਸ਼ਨੀਵਾਰ ਚੱਲੇਗੀ। ਮਾਰਕੀਟ ਦੇ ਸ਼ੁਰੂ ਹੋਣ ਦੇ ਨਵੇਂ ਸਮੇਂ ਨਾਲ, ਖਰੀਦਦਾਰੀ ਲਈ ਸਟ੍ਰੀਟ ਤੇ ਸੁਰੱਖਿਅਤ ਸੈਂਟਅਪ ਕੀਤਾ ਜਾ ਸਕੇਗਾ।

ਤੁਹਾਡੇ ਕਈ ਮਨਪਸੰਦ ਕਿਸਾਨ ਅਤੇ ਵਿਕਰੇਤਾ, ਲੋਕਲ ਤਾਜ਼ੇ ਫਲ ਅਤੇ ਸਬਜ਼ੀਆਂ ਅਤੇ ਤਿਆਰ ਪੈਕੇਜਡ ਭੋਜਨ ਵੇਚਣ ਲਈ ਮੌਜੂਦ ਹੋਣਗੇ। ਇਸ ਸੀਜਨ, ਸਿਲਪਕਾਰ (Artisan) ਅਤੇ ਹੱਥ ਨਾਲ ਬਣੀਆਂ ਵਸਤਾਂ ਉਪਲਬਧ ਨਹੀਂ ਹੋਣਗੀਆਂ ਅਤੇ ਸਾਈਟ ਤੇ ਭੋਜਨ ਤਿਆਰ ਨਹੀਂ ਕੀਤਾ ਜਾਵੇਗਾ। ਕੋਵਿਡ-19 ਮਹਾਂਮਾਰੀ ਦੇ ਦੌਰਾਨ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਸਿਟੀ ਦੀ ਮੁੱਖ ਤਰਜੀਹ ਹੈ ਅਤੇ ਸੁਰੱਖਿਆ ਉਪਾਅ ਲਾਗੂ ਕੀਤੇ ਜਾਣਗੇ।

ਪੀਲ ਪਬਲਿਕ ਹੈਲਥ (Peel Public Health) ਦੀ ਸਲਾਹ ਨਾਲ, ਸਿਟੀ ਆਫ ਬ੍ਰੈਂਪਟਨ, ਹੇਠਾਂ ਲਿਖੇ ਸੁਰੱਖਿਆ ਉਪਾਅ ਲਾਗੂ ਕਰੇਗੀ:

- ਸਾਰੇ ਵਿਕਰੇਤਾਵਾਂ ਅਤੇ ਗਾਹਕਾਂ ਲਈ ਮਾਰਕੀਟ ਵਿੱਚ ਹੋਣ ਵੇਲੇ, ਗੈਰ-ਮੈਡੀਕਲ ਮਾਸਕ (ਕੱਪੜੇ ਦਾ ਬਣਿਆ ਸਧਾਰਨ ਮਾਸਕ) ਪਹਿਣਨਾ ਜਾਂ ਚਿਹਰੇ ਨੂੰ ਢਕਣਾ ਜ਼ਰੂਰੀ ਹੈ
- ਪੂਰੀ ਮਾਰਕੀਟ ਵਿੱਚ, ਹੈਂਡ ਸੈਨੀਟਾਈਜ਼ਰ ਸਟੇਸ਼ਨ ਉਪਲਬਧ ਹੋਣਗੇ
- ਕਿਸੇ ਵੀ ਇੱਕ ਸਮੇਂ ਤੇ ਮਾਰਕੀਟ ਵਿੱਚ, ਆਉਣ ਵਾਲੇ (ਵਿਜੀਟਰ) ਤੈਅ ਕੀਤੀ ਸੰਖਿਆ ਵਿੱਚ ਹੀ ਜਾਣਗੇ
- ਮਾਰਕੀਟ ਦੇ ਖੇਤਰਾਂ ਵਿੱਚੋਂ ਹਰੇਕ ਵਿੱਚ ਦਾਖਲ ਹੋਣ ਲਈ ਸਿਰਫ਼ ਇੱਕ ਦਰਵਾਜ਼ਾ ਅਤੇ ਬਾਹਰ ਜਾਣ ਲਈ ਵੀ ਇੱਕ ਦਰਵਾਜ਼ਾ ਹੋਵੇਗਾ

ਸਿਟੀ ਸਲਾਹ ਦਿੰਦੀ ਹੈ ਕਿ ਇਸ ਸੀਜਨ, ਹਰ ਪਰਿਵਾਰ ਦਾ ਸਿਰਫ਼ ਇੱਕ ਮੈਂਬਰ ਹੀ ਮਾਰਕੀਟ ਆਵੇ।

ਸਿਟੀ ਗਾਹਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਮਾਰਕੀਟ ਵਿੱਚ ਹੋਣ ਵੇਲੇ ਸਰੀਰਕ ਦੂਰੀ ਕਾਇਮ ਰੱਖਣ। ਇਸਦਾ ਮਤਲਬ ਹੈ ਕਿ ਸੂਬੇ ਦੇ ਐਮਰਜੈਂਸੀ ਆਦੇਸ਼ਾਂ ਹੇਠ, ਹਰ ਸਮੇਂ ਦੂਜਿਆਂ ਤੋਂ ਦੋ ਮੀਟਰ (ਛੇ ਫੁੱਟ) ਦੂਰ ਰਹਿਣਾ, ਜਦੋਂ ਤੱਕ ਕਿ ਉਹ ਤੁਹਾਡੇ ਦਸ ਵਿਅਕਤੀਆਂ ਦੇ ਸਮਾਜਿਕ ਦਾਇਰੇ ਦਾ ਹਿੱਸਾ ਨਾ ਹੋਣ। ਸੂਬੇ ਦੇ ਐਮਰਜੈਂਸੀ ਆਦੇਸ਼ਾਂ ਹੇਠ, ਦਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਹੈ। ਗਾਹਕਾਂ ਨੂੰ ਇਹ ਵੀ ਯਾਦ ਕਰਾਇਆ ਜਾਂਦਾ ਹੈ ਕਿ ਉਹ ਹੈਂਡ ਸੈਨੀਟਾਈਜ਼ਰ ਜਾਂ ਵਾਈਪਸ ਜਿਹੇ, ਖੁਦ ਦੇ ਰੋਗਾਣੂ-ਨਾਸ਼ਕ ਪਦਾਰਥ ਆਪਣੇ ਨਾਲ ਰੱਖਣ, ਵਾਰ-ਵਾਰ ਆਪਣੇ ਹੱਥ ਧੋਣ ਅਤੇ ਆਪਣੇ ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰਨ।

ਖਰੀਦਦਾਰੀ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਲਈ, ਵਿਕਰੇਤਾਵਾਂ ਦਾ ਇੱਕ ਨਕਸ਼ਾ, ਮਾਰਕੀਟ ਦੇ ਦਿਨਾਂ ਨੂੰ,

www.brampton.ca/markets ਤੇ ਔਨਲਾਈਨ ਅਤੇ ਸਾਈਟ ਤੇ ਉਪਲਬਧ ਹੋਵੇਗਾ।

ਇਸ ਸਾਲ, ਬ੍ਰੈਂਪਟਨ ਫਾਰਮਰਸ ਮਾਰਕੀਟ ਨੂੰ ਉਦਾਰਤਾਪੂਰਬਕ, ਅਲਗੋਮਾ ਯੂਨੀਵਰਸਿਟੀ (Algoma University) ਵੱਲੋਂ ਪ੍ਰਾਯੋਜਿਤ (ਸਪਾਂਸਰ) ਕੀਤਾ ਗਿਆ ਹੈ।

ਸਿਟੀ ਆਫ ਬ੍ਰੈਂਪਟਨ, ਜੋਖਮਾਂ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਨਿਯਮਿਤ ਅੱਪਡੇਟਾਂ ਲਈ www.brampton.ca/covid19 ਤੇ ਜਾਓ।

ਹਵਾਲੇ

“ਇਹ ਐਲਾਨ ਕਰਦੇ ਹੋਏ ਅਸੀਂ ਬੇਹੱਦ ਉਤਸ਼ਾਹਿਤ ਹਾਂ ਕਿ ਸਾਡੇ ਸ਼ਹਿਰ ਦੇ ਡਾਉਨਟਾਉਨ ਦੇ ਕੇਂਦਰ ਵਿੱਚ ਲੰਮੇ-ਸਮੇਂ ਤੋਂ ਲੱਗਣ ਵਾਲੀ, ਬ੍ਰੈਂਪਟਨ ਫਾਰਮਰਸ ਮਾਰਕੀਟ, ਸੀਜਨ ਵਾਸਤੇ 27 ਜੂਨ ਨੂੰ ਖੁੱਲੇਗੀ! ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਮਾਸਕ ਪਹਿਣ ਕੇ, ਸਰੀਰਕ ਦੂਰੀ ਰੱਖਦੇ ਹੋਏ ਅਤੇ ਚੰਗੀ ਤਰ੍ਹਾਂ ਸਫਾਈ ਨੂੰ ਕਾਇਮ ਰੱਖਦੇ ਹੋਏ, ਮਾਰਕੀਟ ਵਿੱਚ ਅਨੰਦ ਮਾਣੋ ਅਤੇ ਖਰੀਦਦਾਰੀ ਕਰੋ। ਮੈਂ ਇਸ ਸਾਲ ਮਾਰਕੀਟ ਵਿੱਚ ਮੁੜ ਤੁਹਾਡਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਫਾਰਮਰਸ ਮਾਰਕੀਟ, ਸਾਡੇ ਭਾਈਚਾਰੇ ਵਿੱਚ ਇੱਕ ਪਰੰਪਰਾ ਹੈ ਅਤੇ ਮੈਂ ਇਸ ਸਾਲ ਇਸਨੂੰ ਜੋਸ਼ ਨਾਲ ਭਰਪੂਰ ਦੇਖਣ ਲਈ ਉਤਸ਼ਾਹਿਤ ਹਾਂ। ਕਈ ਸ਼ਾਨਦਾਰ ਵਿਕਰੇਤਾ ਸਾਈਟ ਤੇ ਮੌਜੂਦ ਹੋਣਗੇ। ਮੈਂ ਹਰ ਕਿਸੇ ਨੂੰ, ਇਹਨਾਂ ਕਾਰੋਬਾਰੀਆਂ ਨੂੰ ਸਹਿਯੋਗ ਕਰਨ ਦੀ ਸਲਾਹ ਦਿੰਦਾ ਹਾਂ। ਹਰੇਕ ਲਈ ਵੱਧ ਤੋਂ ਵੱਧ ਬਿਹਤਰ ਅਨੁਭਵ ਨੂੰ ਯਕੀਨੀ ਬਣਾਉਣ ਲਈ, ਲਾਗੂ ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰ ਕਰੋ।”

- ਗੁਰਪ੍ਰੀਤ ਢਿੱਲੋਂ (Gurpreet Dhillon), ਰੀਜਨਲ ਕਾਉਂਸਲਰ, ਵਾਰਡਸ 9 ਅਤੇ 10, ਸਿਟੀ ਆਫ ਬ੍ਰੈਂਪਟਨ; ਵਾਈਸ-ਚੇਅਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

“ਜਿਵੇਂ ਕਿ ਇਸ ਸੀਜਨ ਲਈ ਬ੍ਰੈਂਪਟਨ ਫਾਰਮਰਸ ਮਾਰਕੀਟ ਖੁੱਲ ਰਹੀ ਹੈ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ, ਸਾਡੇ ਸਭ ਤੋਂ ਵੱਡੀ ਤਰਜੀਹ ਹੈ। ਮਾਰਕੀਟ ਦਾ ਅਨੰਦ ਮਾਣੋ, ਆਪਣੀ ਰੁਚੀ ਦੀਆਂ ਵਸਤਾਂ ਖਰੀਦੋ ਅਤੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰੋ। ਇਕੱਠੇ ਮਿਲ ਕੇ, ਅਸੀਂ ਪੂਰੇ ਮਾਰਕੀਟ ਸੀਜਨ ਦੇ ਦੌਰਾਨ ਸਿਹਤਮੰਦ, ਸੁਰੱਖਿਅਤ ਅਤੇ ਖੁਸ਼ ਰਹਿ ਸਕਦੇ ਹਾਂ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਸਿਟੀ ਆਫ ਬ੍ਰੈਂਪਟਨ; ਵਾਈਸ-ਚੇਅਰ, ਇਕੋਨੋਮਿਕ ਡੈਵਲੋਪਮੈਂਟ ਐਂਡ ਕਲਚਰ

“ਸਿਟੀ, ਭਾਈਚਾਰੇ ਦੀ ਸਿਹਤ ਅਤੇ ਸੁਰੱਖਿਆ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੀ ਹੈ, ਖਾਸ ਕਰਕੇ ਕੋਵਿਡ-19 ਦੇ ਦੌਰਾਨ। ਅਸੀਂ ਪੀਲ ਪਬਲਿਕ ਹੈਲਥ ਦੇ ਸਲਾਹ ਨਾਲ, ਬ੍ਰੈਂਪਟਨ ਫਾਰਮਰਸ ਮਾਰਕੀਟ ਖੁੱਲ ਰਹੇ ਹਾਂ। ਅਸੀਂ ਹਰ ਕਿਸੇ ਨੂੰ, ਲਾਗੂ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਦੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਫਾਰਮਰਸ ਮਾਰਕੀਟ, ਡਾਉਨਟਾਉਨ ਬ੍ਰੈਂਪਟਨ ਵਿੱਚ ਵੱਡਾ ਕਾਰਜਕਰਮ ਹੈ। ਇਹ ਸ਼ਾਨਦਾਰ ਖਬਰ ਸੁਣ ਕੇ ਬਹੁਤ ਖੁਸ਼ੀ ਹੋ ਰਹੀ ਹੈ। ਇਸ ਸਾਲ, ਡਾਉਨਟਾਉਨ ਬ੍ਰੈਂਪਟਨ ਦੇ ਕਈ ਕਾਰੋਬਾਰੀ ਇਸ ਵਿੱਚ ਵਿਕਰੇਤਾ ਦੇ ਤੌਰ ਤੇ ਹਿੱਸਾ ਲੈਣਗੇ। ਮੈਂ ਨਿਵਾਸੀਆਂ ਅਤੇ ਆਉਣ ਵਾਲਿਆਂ ਨੂੰ ਸਲਾਹ ਦਿੰਦੀ ਹਾਂ ਕਿ ਲੋਕਲ ਖਰੀਦੋ, ਸੁਰੱਖਿਅਤ ਰਹੋ ਅਤੇ ਸਾਡੇ ਸ਼ਾਨਦਾਰ ਸ਼ਹਿਰ ਅਤੇ ਡਾਉਨਟਾਉਨ ਨੂੰ ਸਹਿਯੋਗ ਕਰੋ।”

- ਸੂਜੀ ਗਾਡਫ੍ਰੋਏ (Suzy Godefroy), ਐਗਜ਼ੀਕਿਊਟਿਵ ਡਾਇਰੈਕਟਰ, ਡਾਉਨਟਾਉਨ ਬ੍ਰੈਂਪਟਨ ਬੀ. ਆਈ. ਏ.

“ਬ੍ਰੈਂਪਟਨ ਫਾਰਮਰਸ ਮਾਰਕੀਟ ਇੱਕ ਪਰੰਪਰਾ ਹੈ, ਕਾਰੋਬਾਰੀ ਹੋਣ ਦੇ ਤੌਰ ਤੇ, ਇਸਦਾ ਹਿੱਸਾ ਬਣਨ ਤੇ ਮੈਨੂੰ ਹਮੇਸ਼ਾ ਖੁਸ਼ੀ ਹੁੰਦੀ ਹੈ। ਹੁਣ ਇਹ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਣ ਹੈ ਕਿ ਆਉਣ ਵਾਲੇ ਲੋਕਲ ਵਸਤਾਂ ਖਰੀਦਣ। ਇਸ ਸਾਲ, ਮੈਂ ਮਾਰਕੀਟ ਵਿੱਚ ਪੇਸਟਰੀਜ਼, ਬ੍ਰੈਡ ਅਤੇ ਸ਼ਨਿਟਜ਼ਲ ਸੈਂਡਵਿਚ ਵੇਚਾਂਗੀ। ਕਿਰਪਾ ਕਰਕੇ ਸਰੀਰਕ ਦੂਰੀ ਅਤੇ ਚੰਗੀ ਤਰ੍ਹਾਂ ਸਫਾਈ ਕਾਇਮ ਰੱਖੋ, ਤਾਂ ਜੋ ਅਸੀਂ ਸਾਰੇ ਸੁਰੱਖਿਅਤ ਰਹਿ ਸਕੀਏ ਅਤੇ ਮਾਰਕੀਟ ਦਾ ਅਨੰਦ ਮਾਣ ਸਕੀਏ।”

- ਵੇਰਾ ਕ੍ਰਾਸਵੈਕ (Vera Krasavac), ਮਾਲਕ, ਕਵੀਨ ਜਿਪਸੀ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca